

## ਮਹਿਸੂਦ ਅਵਾਣ



ਕੱਲੁ ਆਵਣ ਵਾਲੇ ਦੁੱਖ ਦੇ ਨਾਂ kall aavan vaaley dukh de naaN

ਅੱਜ ਵੀ ਨਵਾਂ ਨਿਕੋਰ ਦਿਹਾੜਾ  
ਸਾਡੇ ਹੱਬੋਂ ਮੈਲਾ ਹੋਇਆ  
ਘਾਹ ਭੋਏਂ ਨਾਲ ਰਲ ਮਿਲ ਬਹਿ ਕੇ  
ਅੱਜ ਰਾਤਾਂ ਅਸਾਂ ਔਖੀ ਰਾਤ ਟਪਾਈ  
ਖਾਬ ਭੜਲੇ ਭਰਨ ਦਾ ਸੋਚ ਕੇ ਰੁੰਨੇ  
ਹਿਕ ਦੂਜੇ ਵਲ ਤੱਕ ਕੇ ਹੱਸੇ  
ਸੋਚਿਆ ਸੀ  
ਐਵੇਂ ਰਾਤ ਟਪਾਈ ਜਾ ਸਕਦੀ ਏ  
ਪਰ ਨਹੀਂ ਟੱਪਦੀ

ਕੱਲੁ ਦੇ ਦੁੱਖ ਪੱਕ ਹੋਵਣ ਤਾਂ  
ਅੱਜ ਦੇ ਦੁੱਖ ਨਹੀਂ ਲੰਘਦੇ  
ਭਾਵੇਂ ਤੈਂਡੇ ਸਾਂਗੇ \* ਹੋਵਣ

\* ਸਾਥ

ਖੇਡ ਸਮੁੰਦਰ khed samundar

ਕੀ ਕਰੀਏ!  
ਜਦੋਂ ਸਾਮ ਸਵੇਰ ਦੀ ਮੂਰਤ ਦੇ ਵਿਚ  
ਅਪਣੇ ਹੱਥ ਦੇ ਰੰਗ ਨਾ ਹੋਵਣ  
ਕੀ ਕਰੀਏ!  
ਜਦੋਂ ਚਰਖਾ ਘੁੰਮ ਘੁੰਮ ਥੱਕੇ  
ਉਹ ਪੁਣੀ ਨਾ ਕੱਤੇ  
ਜਿਹੜੀ ਕੱਤਣ ਵਾਸਤੇ  
ਅਸਮਾਨਾਂ ਦੇ ਬੂਹੇ ਖੁੱਲ੍ਹਣ  
ਕੌਣ ਉਸ ਤਕੜੀ ਤੁਲਣ  
ਜਿਸ ਤਕੜੀ ਵਿਚ ਦਿਲ ਦੁਨੀਆ ਦੀ ਵਿੱਥ ਨਾ ਹੋਵੇ

ਕੀ ਕਰੀਏ  
ਜਦੋਂ ਹਿੱਕੋ ਗੱਲ 'ਤੇ  
ਕੋਈ ਹੱਸੇ ਕੋਈ ਰੋਵੇ

### ਸਹਿਨਾਈ    *shahnai*

ਉਸਤਾਦ ਬਿਸਮਿੱਲਾਹ ਖਾਨ ਦੀ ਵੇਲ

ਬਿਸਮਿੱਲਾਹ ਖਾਂ!  
ਆ ਬਹਿ ਕੁਝ ਚਿਰ ਸਾਡੇ ਵਿਹੜੇ ਪੀਲੇ ਪਤਰ ਰੋ  
ਤੇ ਬੇਸੁਰਿਆਂ ਤੇ ਖੋਲ੍ਹੇ ਸੁਰਾਂ ਦੇ ਭੇਤ  
ਤੈਡਾ ਜੀਵਣਾ ਸਾਡੇ ਜੀਵਣ ਵਰਗਾ ਨਹੀਂ  
ਅਤੇ ਤੈਡੇ ਸਾਹ ਨਹੀਂ ਸਾਡੀਆਂ ਸਾਹਵਾਂ ਵਰਗੇ

ਬਿਸਮਿੱਲਾਹ ਖਾਂ!  
ਨਾ ਤੱਕ ਸਾਡੀਆਂ ਅੱਖੀਆਂ ਅੰਦਰ  
ਨਾ ਗਿਣ ਮਾਤਰੇ ਟੁੱਟਦੇ ਭੱਜਦੇ ਸਾਹਵਾਂ ਦੇ  
ਹਿੱਕ ਵਾਰੀ ਤਾਂ ਤੂੰ ਵੀ  
ਸਾਡੇ ਅੰਦਰ ਆਣ ਖਲੋ  
ਸਾਡੇ ਮੌਢੇ ਲੱਗ ਕੇ ਸਾਡੇ ਅੱਥਰੂ ਰੋ

### ਨਵਾਂ ਕਹਾਣੀਕਾਰ    *nawaan kahaanikar*

ਅਸੀਂ ਇਥੋਂ ਐਵੇਂ ਨਹੀਂ ਆਏ  
ਕਹਾਣੀ ਕਰਨ ਆਏ ਆਂ  
ਪਰ ਜ਼ਰੂਰੀ ਨਹੀਂ  
ਬਈ ਕਹਾਣੀ ਕਰੀਏ ਵੀ  
ਸਾਡੇ ਕੋਲ ਜੇ ਕਹਿਣ ਜੋਗ ਬਹੁਤ ਕੁਝ ਏ  
ਤਾਂ ਨਾ ਕਹਿਣ ਜੋਗ ਵੀ ਢੇਰ ਏ  
ਅਸੀਂ ਜੇ ਅਪਣੇ ਅੱਖਰਾਂ ਵਿੱਚੋਂ  
ਦਿਨ ਨਹੀਂ ਚਾੜ੍ਹੇ ਸਕਦੇ  
ਤਾਂ ਹੱਥਾਂ ਉੱਤੇ ਰਾਤ ਤਾਂ ਡੱਕ ਸਕਦੇ ਆਂ  
ਭਾਵੇਂ ਅੱਖਰ ਈ ਸਾਡੇ ਹੱਥ ਹੋਵਣ

### ਅੱਜ ਤੋਂ ਬਾਅਦ    *ajj toN baad*

ਅੱਜ ਤੋਂ ਬਾਅਦ  
ਤੈਨੂੰ ਕਿਸੇ ਏਨੀ ਸਿੱਦਤ ਨਾਲ ਤੱਕਣਾ ਈ ਨਹੀਂ  
ਜੇ ਉਹਨੂੰ ਪਤਾ ਲੱਗ ਸਕੇ  
ਬਈ ਤੂੰ ਅਪਣੇ ਵਾਲ ਬੰਨ੍ਹਿਆਂ ਹੋਇਆਂ  
ਅਪਣਾ ਸੱਜਾ ਹੱਥ ਪਹਿਲਾਂ ਸਿਰ ਵੱਲ ਲੈ ਕੇ ਜਾਂਦੀ ਏਂ  
ਕਿ ਖੱਬਾ

### ਆਖਰੀ ਬੂਹਾ    *aakhri booha*

ਉਹ ਕਹਾਣੀ ਆਲੀ ਰਾਤ ਸੀ

ਉਹਨੇ ਅਪਣੀ ਕਹਾਣੀ ਸੁਣਾਈ  
ਬਾਰੀਆਂ ਤੇ ਬਨੇਰਿਆਂ ਨਾਲ ਟੁਰਦੀ  
ਗਲੀਆਂ ਵਿਚ ਹੋਕੇ ਦੇਂਦੀ  
ਉਸ ਰਾਤ ਤੋਂ  
ਇਸ ਅੜੀਰਲੇ ਬੁਹੇ ਤੀਕ ਦਾ ਪਿੰਡਾ  
ਸੁਰਜ ਦੇ ਰਾਹ ਵਿੱਚ  
ਚੰਨ ਬਣ ਕੇ ਖਲੋਤਾ ਏ  
ਅੱਜ ਰਾਤ ਤਾਈਂ

### ਚਿੱਠੀ chithi

ਮੈਂ ਤਾਂ  
ਉਵੇਂ ਈ ਆਂ  
ਜਿਵੇਂ ਤੂੰ ਛੱਡ ਗਈ ਸੈਂ  
ਪਰ ਕਮਰਾ ਉੱਜ ਨਹੀਂ ਏ  
ਮੇਜ਼ ਉੱਤੇ ਪਈ  
ਅਧ ਖੱਲ੍ਹੀ ਕਿਤਾਬ ਬੰਦ ਹੋ ਗਈ ਏ  
ਕੰਧ ਉੱਤੇ ਨਵਾਂ ਕੈਲੰਡਰ ਲੱਗ ਗਿਆ ਏ  
ਤੇ ਲਾਅਨ ਆਲੀ ਬਾਰੀ ਜਿਹੜੀ ਕਿ ਬੰਦ ਸੀ  
ਖੁੱਲ੍ਹੁ ਗਈ ਏ  
ਅਤੇ ਪਲੰਗ ਉੱਤੇ ਉਹ ਥਾਂ  
ਜਿੱਥੇ ਤੂੰ ਸੌਂਦੀ ਸੈਂ  
ਉਥੇ ਹੁਣ ਕੋਈ ਹੋਰ ਸੁੱਤਾ ਪਿਆ ਏ

### ਇਹ ਗਲੀਆਂ ih galiaaN

ਗਬਰਾਈਲ ਗਾਰਸ਼ੀਆ ਮਾਰਕੇਤ ਦੀ ਵੇਲ

ਅਸੀਂ ਸਾਰੀ ਉਮਰ  
ਉਨ੍ਹਾਂ ਪਾਤਰਾਂ ਨਾਲ ਈ ਤੇ ,  
ਜਿਉਂਦੇ ਰਹੇ ਆਂ  
ਜਿਹੜੇ ਰੋਜ਼ ਸਾਮੀਂ  
ਅਗਲੇ ਕੋਠਿਊਂ ਨਿਕਲ ਕੇ  
ਗਲੀ ਵਿਚ ਖੁੱਲ੍ਹਣ ਆਲੇ ਬੂਹੇ ਉੱਤੇ  
ਆ ਕੇ ਬਹਿ ਜਾਂਦੇ ਨੇ ਚੁਪ-ਚੁਪੀਤੇ  
ਇਹਨਾਂ ਗਲੀਆਂ ਨੇ  
ਸਾਡੇ ਪਾਤਰ ਮਰਨ ਨਹੀਂ ਦਿੱਤੇ  
ਹਾਂ  
ਸਾਨੂੰ ਮਾਰ ਛੱਡਿਆ ਨੇ!

◆

ਡਬਲਿਨ ਆਇਰਲੈਂਡ ਰਹਿੰਦੇ ਕਿੱਤੇ ਵਜੋਂ ਕੰਪੀਊਟਰ ਇੰਜੀਨੀਅਰ **ਮਹਿਸੂਦ ਅਵਾਣ** (ਜਨਮ 1977 ਪਧਰਾਤ੍ਸ) ਦੀਆਂ ਦੋ ਕਿਤਾਬਾਂ ਛਪੀਆਂ ਨੇ: ਰਾਤ ਸਮੁੰਦਰ ਖੇਡ (2002) ਤੇ ਵੀਣੀ ਲਿਖਿਆ ਦਿਨ (2012). ਇਹ ਪਾਕਿਸਤਾਨ ਦੇ ਅੰਗਰੇਜ਼ੀ ਅਖਬਾਰ ਦ' ਨੀਓਜ਼ ਇੰਟਰਨੈੱਟਲ ਵਿਚ ਬਾਕਾਇਦਾ ਪੰਜਾਬੀ ਸਾਹਿਤ ਬਾਰੇ ਲਿਖਦਾ ਏ।

ਇਹਦੀ ਸਾਇਰੀ ਦੀ ਰਮਜ਼ ਜੁਬੈਰ ਅਹਿਮਦ ਨੇ ਇੰਜ ਫੜੀ ਏ: ਮਹਿਮੂਦ ਅਵਾਣ ਦੀ ਸਾਇਰੀ ਹੋਂਦ, ਅਣਹੋਂਦ, ਮਿਲਣ ਵਿਛੜਨ, ਰੋਣ ਹੱਸਣ ਦੇ ਕਈ ਰੰਗਾਂ ਵਿਚ ਵੱਟਦੀ ਅੱਖੀਂ ਸਾਹਵੇਂ ਲੰਘਦੀ ਏ। ਪਰ ਉਸ ਦੀ ਸਾਇਰੀ ਵਿਚ ਜਿਹੜੀ ਗੱਲ ਉਘੜ ਕੇ ਆਉਂਦੀ ਏ, ਉਹ ਏ ਅਜਾਈਂ ਦੀ ਕਰਕ। ਪਰ ਇਹ ਅਜਾਈਂ ਇੰਜ ਦਾ ਨਹੀਂ ਪਈ ਵੇਲਾ ਲੰਘ ਗਿਆ ਤੇ ਕੁਝ ਨਾ ਹੋਇਆ। ਇਹ ਅਜਾਈਂ ਏ ਅਸਾਂ ਕੀਤਾ ਵੀ ਤੇ ਕੁਝ ਨਾ ਹੋਇਆ। ਹਯਾਤੀ ਦਾ ਇੰਜ ਦਾ ਅਜਾਈਂ ਜਾਵਣ ਮਹਿਮੂਦ ਦੀ ਸਾਇਰੀ ਦੀ ਮੁੱਢਲੀ ਪੀੜ ਏ।